

ਤੁਰੰਤ ਰਿਲੀਜ਼ ਲਈ

ਬ੍ਰੈਂਪਟਨ ਨੂੰ ਅਰਬਨ ਡਿਜ਼ਾਈਨ ਪਲਾਨਿੰਗ ਵਿੱਚ ਰਾਸ਼ਟਰੀ ਉੱਤਮਤਾ ਲਈ ਸਨਮਾਨਿਤ ਕੀਤਾ ਗਿਆ

ਬ੍ਰੈਂਪਟਨ, ਓਨਟਾਰੀਓ (26 ਅਪ੍ਰੈਲ, 2021) – ਸਿਟੀ ਆਫ ਬ੍ਰੈਂਪਟਨ ਨੇ, ਦ ਕੈਨੇਡੀਅਨ ਸੋਸਾਇਟੀ ਆਫ ਲੈਂਡਸਕੇਪ ਆਰਕੀਟੈਕਟਸ (ਸੀ.ਐਸ.ਐਲ.ਏ.) (The Canadian Society of Landscape Architects) (CSLA) ਵੱਲੋਂ ਪਲਾਨਿੰਗ ਐਂਡ ਐਨਾਲਾਇਸਿਸ (Planning and Analysis) ਸ਼੍ਰੇਣੀ ਵਿੱਚ, [“ਅਪਟਾਉਨ ਬ੍ਰੈਂਪਟਨ ਟ੍ਰਾਂਜ਼ਿਟ-ਅਨੁਕੂਲਿਤ ਕਮਿਊਨਿਟੀਜ਼ ਟੂਲਕਿੱਟ”](#) (“[Uptown Brampton Transit-Oriented Communities Toolkit](#)”) ਜਮ੍ਹਾਂ ਕਰਨ ਲਈ, [ਅਵਾਰਡ ਆਫ ਐਕਸੀਲੈਂਸ \(Award of Excellence\)](#) ਜਿੱਤਿਆ ਹੈ।

ਬ੍ਰੈਂਪਟਨ ਦੀ ਅਰਬਨ ਡਿਜ਼ਾਈਨ (Urban Design) ਟੀਮ ਨੇ, ਪ੍ਰੋਜੈਕਟ ਵਿਕਸਿਤ ਕਰਨ ਵਿੱਚ ਟੋਰੋਂਟੋ ਸਕੂਲ ਆਫ ਸਿਟੀਜ਼ (Toronto School of Cities) ਅਤੇ ਅਰਬਨ ਲੈਂਡ ਇੰਸਟੀਟਿਊਟ ਟੋਰੋਂਟੋ ਡਿਸਟ੍ਰਿਕਟ ਕਾਉਂਸਿਲ (Urban Land Institute Toronto District Council) ਦੇ ਨਾਲ ਭਾਈਵਾਲੀ ਕੀਤੀ ਹੈ। “ਅਪਟਾਉਨ ਬ੍ਰੈਂਪਟਨ ਟ੍ਰਾਂਜ਼ਿਟ-ਅਨੁਕੂਲਿਤ ਕਮਿਊਨਿਟੀਜ਼ ਟੂਲਕਿੱਟ” ਇੱਕ ਸਹਿਯੋਗਾਤਮਕ ਸਿਟੀ-ਬਿਲਡਿੰਗ ਮਾਡਲ ਦੀ ਪੜਚੋਲ ਕਰਦੀ ਹੈ, ਜੋ ਪਬਲਿਕ ਸੈਕਟਰ, ਪ੍ਰਾਈਵੇਟ ਸੈਕਟਰ, ਗੈਰ-ਲਾਭ ਅਤੇ ਲੋਕਲ ਕਮਿਊਨਿਟੀਜ਼ ਵਿਚਕਾਰ ਬਿਹਤਰ ਅਲਾਈਨਮੈਂਟ ਵਿੱਚ ਮਦਦ ਕਰਦਾ ਹੈ।

ਅਪਟਾਉਨ ਮਾਡਲ, “26-ਘੰਟਾ ਸਿਟੀ” ਦਾ ਮੁੱਲ ਪ੍ਰਗਟ ਕਰਦਾ ਹੈ, ਜਿੱਥੇ 20-ਮਿੰਟ ਦੀ ਦੂਰੀ ਵਾਲੀਆਂ ਕਮਿਊਨਿਟੀਜ਼, ਰੋਜ਼ਾਨਾ ਜੀਵਨ ਕੁਆਲਿਟੀ ਅਤੇ ਉਤਪਾਦਨ ਸਮਰੱਥਾ ਵਿੱਚ ਸੁਧਾਰ ਕਰਕੇ, “ਵਾਧੂ ਘੰਟੇ” ਪ੍ਰਦਾਨ ਕਰਦੇ ਹੋਏ – ਆਉਣ-ਜਾਣ ਦੀ ਅਤੇ ਕਾਰ-ਮਾਲਕੀ ਦੀ ਉੱਚ ਲਾਗਤ ਨੂੰ ਖ਼ਤਮ ਕਰਦੀਆਂ ਹਨ। ਇਹ ਮਾਡਲ, ਉੱਚ-ਕੁਆਲਿਟੀ ਵਾਲੀਆਂ ਨੈਕਰੀਆਂ ਅਤੇ ਰੋਜ਼ਗਾਰ ਪੈਦਾ ਕਰਨ ਵਿੱਚ ਸਹਿਯੋਗ ਕਰਦਾ ਹੈ ਅਤੇ ਸਿਟੀ ਨੂੰ ਕਾਰਬਨ-ਨਿਰਪੱਖ ਭਵਿੱਖ ਵੱਲ ਵਧਣ ਵਿੱਚ ਮਦਦ ਕਰਦਾ ਹੈ।

ਇਸ ਮਹੀਨੇ, ਪਹਿਲਾਂ ਹੋਏ ਅਵਾਰਡ ਸਮਾਰੋਹ ਦੇ ਦੌਰਾਨ, ਸੀ.ਐਸ.ਐਲ.ਏ. (CSLA) ਤੋਂ ਚੌਦਾਂ ਪ੍ਰੋਜੈਕਟਾਂ ਨੂੰ ਰਾਸ਼ਟਰੀ ਅਵਾਰਡ ਮਿਲਿਆ ਸੀ। ਇਹ ਅਵਾਰਡ-ਜੇਤੂ ਪ੍ਰੋਜੈਕਟ, ਲੈਂਡਸਕੇਪ ਆਰਕੀਟੈਕਟਾਂ ਦੇ ਕੰਮਾਂ ਦੀ ਰੋਜ਼ ਦਿਖਾਉਂਦੇ ਹਨ ਅਤੇ ਇਹ ਦਰਸਾਉਂਦੇ ਹਨ ਕਿ ਉਹ ਉਹਨਾਂ ਥਾਵਾਂ ਨੂੰ ਬਿਹਤਰ ਬਣਾਉਣ ਵਿੱਚ ਕਿਵੇਂ ਮਦਦ ਕਰ ਰਹੇ ਹਨ, ਜਿੱਥੇ ਅਸੀਂ ਰਹਿੰਦੇ, ਕੰਮ ਕਰਦੇ ਅਤੇ ਖੇਡਦੇ ਹਾਂ।

ਜੇਤੂਆਂ ਦੀ ਚੋਣ, ਲੈਂਡਸਕੇਪ ਆਰਕੀਟੈਕਟਾਂ ਦੀ ਰਾਸ਼ਟਰੀ ਜਿਊਰੀ ਵੱਲੋਂ ਕੀਤੀ ਗਈ ਸੀ। ਕੁੱਲ 72 ਪ੍ਰਸਤੁਤੀਆਂ ਮਿਲੀਆਂ ਸਨ। ਜੱਜਾਂ ਵੱਲੋਂ ਇਸਤੇਮਾਲ ਕੀਤੇ ਗਏ ਮਾਪਦੰਡ ਵਿੱਚ ਸ਼ਾਮਲ ਸੀ:

- ਲੈਂਡਸਕੇਪ ਆਰਕੀਟੈਕਚਰ ਦੇ ਕ੍ਰਾਫਟ ਦੀ ਡੂੰਘੀ ਸਮਝ ਅਤੇ ਰਚਨਾ ਅਤੇ ਵੇਰਵੇ ਤੇ ਧਿਆਨ ਦਾ ਪ੍ਰਦਰਸ਼ਨ;
- ਲੀਡਰਸ਼ਿਪ, ਪ੍ਰੋਜੈਕਟ ਪ੍ਰਬੰਧਨ, ਕੰਮ ਦੇ ਵਿਸਤਾਰ, ਨਵੇਂ ਨਿਰਦੇਸ਼ਾਂ ਜਾਂ ਨਵੀਂ ਟੈਕਨੋਲੋਜੀ ਵਿੱਚ ਉੱਤਮਤਾ ਦਾ ਪ੍ਰਦਰਸ਼ਨ;
- ਧਾਰਨਾ, ਪ੍ਰਕਿਰਿਆ, ਸਮੱਗਰੀਆਂ ਜਾਂ ਲਾਗੂਕਰਣ ਵਿੱਚ ਨਵੀਨਤਾ;
- ਸਬੰਧਿਤ ਪੇਸ਼ਿਆਂ, ਕਲਾਈਟਾਂ ਅਤੇ ਆਮ ਜਨਤਾ ਵਿਚਕਾਰ ਅਨੁਸ਼ਾਸਨ ਦਾ ਪ੍ਰਚਾਰ; ਅਤੇ,
- ਆਦਰਸ਼ ਵਾਤਾਵਰਣ ਸਬੰਧੀ ਅਤੇ/ਜਾਂ ਸਮਾਜਿਕ ਸੁਚੇਤਤਾ ਦਾ ਪ੍ਰਦਰਸ਼ਨ।

ਹਵਾਲੇ

“ਬ੍ਰੈਂਪਟਨ, ਅਗਾਂਹ-ਵਧੂ ਸੋਚ ਰੱਖਣ ਵਾਲਾ ਮੌਕਿਆਂ ਦਾ ਸ਼ਹਿਰ ਹੈ। ਅਸੀਂ ਜੋਸ਼ੀਲੀਆਂ, ਸਿਹਤਮੰਦ ਅਤੇ ਸੰਪੂਰਨ ਕਮਿਊਨਿਟੀਜ਼ ਲਈ ਸਮਾਰਟ ਯੋਜਨਾਬੰਦੀ ਦੀ ਅਗਵਾਈ ਕਰਨ ਲਈ ਵਚਨਬੱਧ ਹਾਂ। ਮੈਂ ਸਾਡੀ ਅਰਬਨ ਡਿਜ਼ਾਈਨ ਟੀਮ ਦੀ ਪ੍ਰਸ਼ੰਸਾ ਕਰਦਾ ਹਾਂ ਕਿ ਉਹਨਾਂ ਨੇ 20-ਮਿੰਟ ਪੈਦਲ ਦੂਰੀ ਵਾਲੀਆਂ

ਕਮਿਊਨਿਟੀਜ਼ ਲਈ ਯੋਜਨਾਵਾਂ ਵਿਕਸਿਤ ਕਰਨਾ ਅਤੇ ਇਸ ਬਾਰੇ ਰਸਤਾ ਦਿਖਾਉਣਾ ਜਾਰੀ ਰੱਖਿਆ ਹੈ ਕਿ ਅਸੀਂ ਅਪਟਾਉਨ ਬ੍ਰੈਂਪਟਨ ਦੀ ਸਮਰੱਥਾ ਦਾ ਫਾਇਦਾ ਕਿਵੇਂ ਲੈ ਸਕਦੇ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਹੁਰੋਨਟੈਰੀਓ ਐਲ.ਆਰ.ਟੀ. ਦੇ ਸਟੀਲਸ ਸਟੋਪ ਨੂੰ, ਮੈਟਰੋਲਿੰਕਸ 2041 ਰੀਜਨਲ ਟ੍ਰਾਂਸਪੋਰਟੇਸ਼ਨ ਪਲਾਨ ਅਤੇ ਬ੍ਰੈਂਪਟਨ ਦੇ ਐਂਫਿਸ਼ਿਅਲ ਪਲਾਨ ਵਿੱਚ, ਗੇਟਵੇ ਮੋਬਿਲਿਟੀ ਹਬ ਵਜੋਂ ਨੋਟ ਕੀਤਾ ਹੋਇਆ ਹੈ। ਇਹ ਪਦਵੀ, ਉੱਚ ਕੁਆਲਿਟੀ ਦੇ ਪੈਦਲ ਚੱਲਣ ਵਾਲੇ ਅਤੇ ਸਾਈਕਲਿੰਗ ਸਬੰਧੀ ਇੰਫਰਾਸਟ੍ਰਕਚਰ ਸਮੇਤ, ਯਾਤਰਾ ਦੇ ਕਈ ਮੋਡਸ ਵਾਸਤੇ ਉੱਚੀ ਅਬਾਦੀ ਵਿੱਚ ਵਾਧੇ ਅਤੇ ਡਿਜ਼ਾਈਨ ਚਿੰਤਨਾਂ ਦੀ ਹਿਮਾਇਤ ਕਰਦੀ ਹੈ। ਜੇਕਰ ਗਲੋਬਲ ਮਹਾਂਮਾਰੀ ਨੇ ਸਾਨੂੰ ਕੁਝ ਸਿਖਾਇਆ ਹੈ, ਤਾਂ ਉਹ ਇਹ ਹੈ ਕਿ ਸਾਡੇ ਲਈ ਬਦਲਦੇ ਵਿਵਹਾਰਾਂ ਨੂੰ ਅਪਨਾਉਣ ਵਾਸਤੇ ਤਿਆਰ ਰਹਿਣਾ ਲਾਜ਼ਮੀ ਹੈ। ਅਪਟਾਉਨ ਨੂੰ ਟ੍ਰਾਂਜ਼ਿਟ-ਅਨੁਕੂਲਿਤ ਕਮਿਊਨਿਟੀ ਵਿੱਚ ਬਦਲਣਾ, ਸਾਡੇ ਨਿਵਾਸੀਆਂ, ਕਾਰੋਬਾਰੀਆਂ ਅਤੇ ਲੋਕਲ ਸਟੇਕਹੋਲਡਰਾਂ ਵਾਸਤੇ ਬਹੁਤ ਵਧੀਆ ਹੈ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4; ਚੇਅਰ, ਪਲਾਨਿੰਗ ਐਂਡ ਡਿਵੈਲਪਮੈਂਟ, ਸਿਟੀ ਆਫ ਬ੍ਰੈਂਪਟਨ

“ਸਿਟੀ ਵਿਖੇ, ਅਸੀਂ ਅਜਿਹੀਆਂ ਜੋਸ਼ੀਲੀਆਂ, ਸਿਹਤਮੰਦ ਅਤੇ ਸੰਪੂਰਨ ਕਮਿਊਨਿਟੀਜ਼ ਦੀ ਯੋਜਨਾ ਬਣਾਉਣ ਲਈ ਵਚਨਬੱਧ ਹਾਂ, ਜੋ ਸਾਡੇ ਨਿਵਾਸੀਆਂ ਦੇ ਵਿਚਾਰਾਂ ਅਤੇ ਲੋੜਾਂ ਤੇ ਧਿਆਨ ਦਿੰਦੀਆਂ ਹੋਣ। ਇਸ ਗੌਰਵਸ਼ਾਲੀ ਅਵਾਰਡ ਲਈ ਸਾਡੀ ਅਰਬਨ ਡਿਜ਼ਾਈਨ ਟੀਮ ਨੂੰ ਵਧਾਈ ਹੋਵੇ। ਅਪਟਾਉਨ ਵਿਖੇ ਸ਼ੋਪਰਸ ਵਰਲਡ ਸਾਈਟ, ਬ੍ਰੈਂਪਟਨ ਦੇ ਇਸ ਖੇਤਰ ਨੂੰ ਟ੍ਰਾਂਜ਼ਿਟ-ਅਨੁਕੂਲਿਤ ਕਮਿਊਨਿਟੀ ਵਿੱਚ ਵਿਕਸਿਤ ਕਰਨ ਲਈ ਨਿਵੇਸ਼ ਵਿੱਚ ਤੇਜ਼ੀ ਲਿਆਉਣ ਦਾ ਬੇਜੋੜ ਮੌਕਾ ਪ੍ਰਦਾਨ ਕਰਦੀ ਹੈ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca